

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਸਿਟੀ ਕਾਉਂਸਿਲ ਨੇ ਸਰਬ ਸੰਮਤੀ ਨਾਲ, ਕਮਿਊਨਿਟੀ ਐਨਰਜੀ ਐਂਡ ਐਮਿਸ਼ਨ ਰਿਡਕਸ਼ਨ ਪਲਾਨ ਦੀ ਹਿਮਾਇਤ ਕੀਤੀ

ਬ੍ਰੈਂਪਟਨ, ਓਨਟਾਰੀਓ (23 ਸਤੰਬਰ, 2020) – ਅੱਜ ਕਮੇਟੀ ਆਫ ਕਾਉਂਸਿਲ (Committee of Council) ਦੀ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਦੇ ਮੈਂਬਰਾਂ ਨੇ ਸਰਬ ਸੰਮਤੀ ਨਾਲ, ਸਿਟੀ ਦੇ ਕਮਿਊਨਿਟੀ ਐਨਰਜੀ ਐਂਡ ਐਮਿਸ਼ਨ ਰਿਡਕਸ਼ਨ ਪਲਾਨ (ਸੀ.ਈ.ਈ.ਆਰ.ਪੀ.) (Community Energy and Emission Reduction Plan) (CEERP) ਦੀ ਹਿਮਾਇਤ ਕਰਕੇ, ਸਿਟੀ ਦੀਆਂ ਗ੍ਰੀਨਹਾਊਸ ਗੈਸ (ਜੀ.ਐਚ.ਜੀ.) (GHG) ਨਿਕਾਸੀਆਂ ਨੂੰ 2050 ਤੱਕ, 80 ਪ੍ਰਤੀਸ਼ਤ ਤੱਕ ਘਟਾਉਣ ਦੇ ਟੀਚੇ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ।

ਸ਼ੈਰੀਡਨ ਕਾਲਜ (Sheridan College) ਦੇ ਨਾਲ ਭਾਈਵਾਲੀ ਵਿੱਚ ਵਿਕਸਿਤ, ਸੀ.ਈ.ਈ.ਆਰ.ਪੀ. (CEERP), ਸਿਟੀ, ਨਿਵਾਸੀਆਂ ਅਤੇ ਕਾਰੋਬਾਰੀਆਂ ਦੀ ਮਦਦ ਲਈ ਗਾਈਡ ਦੇ ਤੌਰ ਤੇ ਕੰਮ ਕਰੇਗਾ। ਇਸ ਵਿੱਚ ਊਰਜਾ ਸਮਰੱਥਾ ਵਿੱਚ ਸੋਧ ਕਰਨ, ਜੀ.ਐਚ.ਜੀ. (GHG) ਨਿਕਾਸੀਆਂ ਨੂੰ ਘਟਾਉਣ, ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ, ਆਰਥਿਕ ਫਾਇਦਾ ਲੈਣ ਅਤੇ ਜਲਵਾਯੂ ਵਿੱਚ ਤਬਦੀਲੀ ਸਬੰਧੀ ਲਚਕੀਲੇਪਨ ਨੂੰ ਵਧਾਉਣ ਲਈ, ਨਵੀਆਂ ਬਿਹਤਰ ਪੱਧਰੀਆਂ ਦੇ ਵਿਕਾਸ ਅਤੇ ਉਹਨਾਂ ਨੂੰ ਗ੍ਰਹਿਣ ਕਰਨ ਵਿੱਚ ਮਦਦ ਕਰਨਾ ਸ਼ਾਮਲ ਹੈ। ਸੀ.ਈ.ਈ.ਆਰ.ਪੀ. ਦੇ, ਖਾਸ ਤੌਰ ਤੇ ਤਿੰਨ ਟੀਚੇ ਹਨ:

- ਪੂਰੇ ਭਾਈਚਾਰੇ ਵਿੱਚ ਵਰਤੋਂਕਾਰ ਵੱਲੋਂ ਊਰਜਾ ਦੀ ਸਿੱਧੀ ਵਰਤੋਂ ਨੂੰ, 2041 ਤੱਕ, 2016 ਦੇ ਪੱਧਰਾਂ ਤੋਂ ਘੱਟੋ-ਘੱਟ 50 ਪ੍ਰਤੀਸ਼ਤ ਤੱਕ ਘਟਾਉਣਾ
- ਪੂਰੇ ਭਾਈਚਾਰੇ ਵਿੱਚ ਨਿਕਾਸੀਆਂ ਨੂੰ 2041 ਤੱਕ, 2016 ਦੇ ਪੱਧਰਾਂ ਤੋਂ ਘੱਟੋ-ਘੱਟ 50 ਪ੍ਰਤੀਸ਼ਤ ਤੱਕ ਘਟਾਉਣਾ ਅਤੇ ਫੈਡਰਲ ਅਤੇ ਸੂਬਾਈ ਟੀਚਿਆਂ ਨੂੰ ਪੂਰਾ ਕਰਨ ਜਾਂ ਇਸ ਤੋਂ ਵੀ ਵੱਧ ਕੰਮ ਕਰਨ ਲਈ ਨਿਕਾਸੀਆਂ ਨੂੰ, 2050 ਵਿੱਚ ਘੱਟੋ-ਘੱਟ 80 ਪ੍ਰਤੀਸ਼ਤ ਤੱਕ ਘਟਾਉਣ ਦਾ ਰਸਤਾ ਤਿਆਰ ਕਰਨਾ।
- 2041 ਤੱਕ ਭਾਈਚਾਰੇ ਵਿੱਚ ਸਮੁੱਚੀਆਂ ਊਰਜਾ ਲਾਗਤਾਂ ਵਿੱਚ ਘੱਟੋ-ਘੱਟ \$26 ਬਿਲੀਅਨ ਦੀ ਰਕਮ ਰੱਖਣਾ।

ਸਿਟੀ, ਸੱਤ ਕਾਰਜਨੀਤੀ ਸਬੰਧੀ ਦਿਸ਼ਾਵਾਂ ਦੁਆਰਾ ਇਹਨਾਂ ਤਿੰਨ ਟੀਚਿਆਂ ਨੂੰ ਪੂਰਾ ਕਰੇਗੀ। ਕਾਰਜਨੀਤੀ ਸਬੰਧੀ ਹਰੇਕ ਦਿਸ਼ਾ ਦੇ ਕਈ ਤਰ੍ਹਾਂ ਦੇ ਉਦੇਸ਼ ਅਤੇ 2041 ਦੇ ਟੀਚੇ ਹਨ, ਜੋ ਸਿਟੀ ਅਤੇ ਭਾਈਚਾਰਕ ਕਾਰਵਾਈਆਂ ਨੂੰ ਦਿਸ਼ਾ ਪ੍ਰਦਾਨ ਕਰਨਗੇ। ਬ੍ਰੈਂਪਟਨ ਦੇ ਊਰਜਾ ਪਰਿਵਰਤਨ ਦੀ ਗਤੀ ਵਧਾਉਣ ਲਈ, ਸੀ.ਈ.ਈ.ਆਰ.ਪੀ. ਨੇ ਛੇ ਤਰਜੀਹੀ ਪ੍ਰੋਜੈਕਟਾਂ ਦੀ ਪਛਾਣ ਕੀਤੀ ਹੈ, ਜੋ ਅਗਲੇ ਪੰਜ ਸਾਲਾਂ ਅੰਦਰ ਪੂਰੇ ਕੀਤੇ ਜਾਣੇ ਹਨ। ਤਰਜੀਹੀ ਪ੍ਰੋਜੈਕਟਾਂ ਤੋਂ ਬਾਅਦ, ਸੀ.ਈ.ਈ.ਆਰ.ਪੀ., ਪਲਾਨ ਦੇ ਉਦੇਸ਼ਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ, ਅਗਲੇ 20 ਸਾਲਾਂ ਤੱਕ ਦੀਆਂ ਕੁਝ ਕਾਰਵਾਈਆਂ ਦਾ ਸੰਖਿਪਤ ਵਰਣਨ ਕਰਦਾ ਹੈ। ਇਹਨਾਂ ਕਾਰਵਾਈਆਂ ਨੂੰ ਜਾਰੀ, ਛੋਟੀ, ਦਰਮਿਆਨੀ ਜਾਂ ਲੰਮੀ ਮਿਆਦ ਵਜੋਂ ਪਛਾਣਿਆ ਗਿਆ ਹੈ ਅਤੇ ਨਿਯਮਿਤ ਰੂਪ ਨਾਲ ਅੱਪਡੇਟ ਕੀਤਾ ਜਾਵੇਗਾ।

ਸੀ.ਈ.ਈ.ਆਰ.ਪੀ. ਬਾਰੇ ਹੋਰ ਜਾਣਕਾਰੀ ਲਈ, www.brampton.ca/ceerp ਤੇ ਜਾਓ।

ਸੰਖੇਪ ਤੱਥ

- 2019 ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ ਨੇ ਸਹਿਰ ਵਿੱਚ ਪੈਦਾ ਹੋਣ ਵਾਲੀਆਂ ਜੀ.ਐਚ.ਜੀ. ਨਿਕਾਸੀਆਂ ਨੂੰ 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦੇ ਉਦੇਸ਼ ਨਾਲ, ਜਲਵਾਯੂ ਸਬੰਧੀ ਐਮਰਜੈਂਸੀ ਘੋਸ਼ਿਤ ਕਰਨ ਲਈ ਸਰਬ ਸੰਮਤੀ ਨਾਲ ਵੋਟ ਦਿੱਤੀ ਸੀ।

- ਇੰਡਸਟਰੀ ਅਤੇ ਭਾਈਚਾਰਕ ਲੀਡਰਾਂ ਦੇ ਗਰੁੱਪ, ਸੀ.ਈ.ਈ.ਆਰ.ਪੀ. ਕਮਿਊਨਿਟੀ ਟਾਸਕ ਫੋਰਸ (CEERP Community Task Force) ਨੇ ਪਲਾਨ ਨੂੰ ਵਿਕਸਿਤ ਕਰਨ ਵਿੱਚ ਸਹਿਯੋਗ ਦਿੱਤਾ ਹੈ।
- ਫਰਵਰੀ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ ਨੇ ਵਨ ਮਿਲੀਅਨ ਟ੍ਰੀਜ ਪ੍ਰੋਗਰਾਮ (One Million Trees Program) ਦੇ ਹਿੱਸੇ ਵਜੋਂ, ਹਰ ਸਾਲ ਪੂਰੇ ਸ਼ਹਿਰ ਵਿੱਚ 50,000 ਨਵੇਂ ਰੁੱਖ ਲਗਾਉਣ ਦੀ ਹਿਮਾਇਤ ਕੀਤੀ ਸੀ। ਇਹ ਜਲਵਾਯੂ ਸਬੰਧੀ ਤਬਦੀਲੀ ਦੇ ਖਤਰੇ ਨਾਲ ਨਿਪਟਣ ਦਾ ਦੂਜਾ ਵੱਡਾ ਕਦਮ ਹੈ।
- ਮੇਅਰ ਪੈਟਰਿਕ ਬ੍ਰਾਊਨ, ਗਲੋਬਲ ਕੋਵੇਨੈਂਟ ਆਫ ਮੇਅਰਸ ਫਾਰ ਕਲਾਈਮੇਟ ਐਂਡ ਐਨਰਜੀ (Global Covenant of Mayors for Climate and Energy) ਦੇ ਮੈਂਬਰ ਹਨ। ਇਹ ਜਲਵਾਯੂ ਵਿੱਚ ਤਬਦੀਲੀ ਦੇ ਵਿਰੁੱਧ ਲੜਾਈ ਦੀ ਅਗਵਾਈ ਕਰਨ ਵਾਲੇ 9,200 ਤੋਂ ਵੱਧ ਸ਼ਹਿਰਾਂ ਦਾ ਇਸ ਤਰ੍ਹਾਂ ਦਾ ਪਹਿਲਾ ਗਲੋਬਲ ਗੱਠਜੋੜ ਹੈ।
- ਸਿਟੀ ਆਫ ਬ੍ਰੈਂਪਟਨ, ਪੀਲ ਕਲਾਈਮੇਟ ਚੇਂਜ ਪਾਰਟਨਰਸ਼ਿਪ (Peel Climate Change Partnership) ਦੀ ਮੈਂਬਰ ਹੈ। ਇਹ ਰੀਜਨ ਆਫ ਪੀਲ (Region of Peel) ਅਤੇ ਲੋਕਲ ਮਿਊਨਿਸਿਪਲਟੀਜ ਵਿਚਕਾਰ ਸਹਿਯੋਗ ਹੈ, ਜੋ ਪ੍ਰੋਜੈਕਟਾਂ ਤੇ ਅਤੇ ਫੰਡਿੰਗ ਸੁਰੱਖਿਅਤ ਕਰਨ ਲਈ ਇਕੱਠੇ ਕੰਮ ਕਰਦੀਆਂ ਹਨ, ਜਿਸ ਨਾਲ ਸੰਗਠਨ ਦੇ ਹਰੇਕ ਮੈਂਬਰ ਨੂੰ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘਟਾਉਣ ਅਤੇ ਜਲਵਾਯੂ ਸਬੰਧੀ ਤਬਦੀਲੀ ਨੂੰ ਗ੍ਰਹਿਣ ਕਰਨ ਵਿੱਚ ਮਦਦ ਮਿਲੇਗੀ।

ਹਵਾਲੇ

“ਕਮਿਊਨਿਟੀ ਐਨਰਜੀ ਐਂਡ ਐਮਿਸ਼ਨ ਰਿਡਕਸ਼ਨ ਪਲਾਨ, ਸਥਿਰ, ਗ੍ਰੀਨ ਸਿਟੀ ਬਣਨ ਦੇ ਸਾਡੇ ਸਫ਼ਰ ਵੱਲ ਦੂਜਾ ਵੱਡਾ ਕਦਮ ਹੈ। ਇਹ ਨਾ ਸਿਰਫ਼ ਬ੍ਰੈਂਪਟਨ ਵਿੱਚ, ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ 2050 ਤੱਕ 80 ਪ੍ਰਤੀਸ਼ਤ ਘਟਾਉਣ ਦੇ ਸਾਡੇ ਟੀਚੇ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰੇਗਾ, ਬਲਕਿ ਇਹ ਵੀ ਦਰਸਾਉਂਦਾ ਹੈ ਕਿ ਬ੍ਰੈਂਪਟਨ, ਜਲਵਾਯੂ ਸਬੰਧੀ ਐਮਰਜੈਂਸੀ ਦੇ ਵਿਰੁੱਧ ਸਾਡੀ ਲੜਾਈ ਵਿੱਚ ਮਿਊਨਿਸਿਪਲ ਲੀਡਰ ਹੈ। ਜਲਵਾਯੂ ਸਬੰਧੀ ਤਬਦੀਲੀ ਦੇ ਖਤਰੇ ਨਾਲ ਨਿਪਟਣ ਵਾਸਤੇ ਸਾਡੇ ਸਾਰਿਆਂ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਣਾ ਲਾਜ਼ਮੀ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮਿਊਨਿਸਿਪਲਟੀਜ, ਕੈਨੇਡਾ ਵਿੱਚ ਸਾਰੀਆਂ ਜੀ.ਐਚ.ਜੀ. ਨਿਕਾਸੀਆਂ ਵਿੱਚੋਂ ਲਗਭਗ ਅੱਧੀਆਂ ਲਈ ਜ਼ਿੰਮੇਵਾਰ ਹਨ। ਕਮਿਊਨਿਟੀ ਐਨਰਜੀ ਐਂਡ ਐਮਿਸ਼ਨ ਰਿਡਕਸ਼ਨ ਪਲਾਨ, ਗ੍ਰੀਨ ਸਿਟੀ ਬਣਨ ਦੀ ਬ੍ਰੈਂਪਟਨ ਦੀ ਵਚਨਬੱਧਤਾ ਦੀ ਸਪਸ਼ਟ ਮਿਸਾਲ ਹੈ। ਮੈਨੂੰ ਯਕੀਨ ਹੈ ਕਿ ਇਹ ਉਰਜਾ ਸਮਰੱਥਾ ਵਿੱਚ ਸੁਧਾਰ ਕਰਨ, ਜੀ.ਐਚ.ਜੀ. ਨਿਕਾਸੀਆਂ ਨੂੰ ਘਟਾਉਣ ਅਤੇ ਜਲਵਾਯੂ ਸਬੰਧੀ ਤਬਦੀਲੀ ਵਿੱਚ ਲਚਕੀਲੇਪਣ ਵਿੱਚ ਵਾਧਾ ਕਰਨ ਦੇ ਪ੍ਰਤੀ ਸਾਡੇ ਸਮਰੱਥ ਵਿੱਚ ਸਾਡੀ ਮਦਦ ਕਰੇਗਾ।”

- ਪਾਲੋ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਵਾਤਾਵਰਣ ਵਿੱਚ ਛੱਡੀ ਜਾਣ ਵਾਲੀ ਸਾਡੀ ਕਾਰਬਨ ਦੀ ਮਾਤਰਾ (ਕਾਰਬਨ ਫੁੱਟਪ੍ਰਿੰਟ) ਨੂੰ ਘਟਾਉਣ ਲਈ, ਇਸ ਘੋਸ਼ਿਤ ਜਲਵਾਯੂ ਸਬੰਧੀ ਐਮਰਜੈਂਸੀ ਦੇ ਦੌਰਾਨ, ਸਾਡੇ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਣਾ ਲਾਜ਼ਮੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਹਨਾਂ ਨੇ ਸੀ.ਈ.ਈ.ਆਰ.ਪੀ. ਕਮਿਊਨਿਟੀ ਟਾਸਕ ਫੋਰਸ ਦੇ ਹਿੱਸੇ ਵਜੋਂ ਸਹਿਯੋਗ ਦਿੱਤਾ। ਨਾਲ ਹੀ ਉਹਨਾਂ ਨਿਵਾਸੀਆਂ ਦਾ ਧੰਨਵਾਦ, ਜੋ ਕਮਿਊਨਿਟੀ ਐਨਰਜੀ ਐਂਡ ਐਮਿਸ਼ਨ ਰਿਡਕਸ਼ਨ ਪਲਾਨ ਬਾਰੇ ਹੋਰ ਜਾਣਨ ਲਈ, ਸ਼ਮੂਲੀਅਤ ਸੈਸ਼ਨਾਂ ਵਿੱਚ ਸ਼ਾਮਲ ਹੋਏ। ਇਹ ਸਥਿਰਤਾ ਵੱਲ ਸਾਡੇ ਸਫ਼ਰ ਤੇ ਇੱਕ ਜ਼ਰੂਰੀ ਰੋਡਮੈਪ ਵਜੋਂ ਮਦਦ ਕਰੇਗਾ, ਜਿਵੇਂ ਅਸੀਂ ਗ੍ਰੀਨ ਸਿਟੀ ਬਣਾਉਣ ਤੇ ਕੰਮ ਕਰਨਾ ਜਾਰੀ ਰੱਖ ਰਹੇ ਹਾਂ।”

- ਡਗ ਵੁਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6, ਮੈਂਬਰ, ਸੀ.ਈ.ਈ.ਆਰ.ਪੀ. ਕਮਿਊਨਿਟੀ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ

“ਸ਼ੈਰੀਡਨ ਦੇ ਨਾਲ ਭਾਈਵਾਲੀ ਵਿੱਚ ਵਿਕਸਿਤ, ਕਮਿਊਨਿਟੀ ਐਨਰਜੀ ਐਂਡ ਐਮਿਸ਼ਨ ਰਿਡਕਸ਼ਨ ਪਲਾਨ ਸਟਾਫ਼ ਦਾ ਮਾਰਗ ਦਰਸ਼ਨ ਕਰੇਗਾ ਕਿਉਂਕਿ ਅਸੀਂ ਗ੍ਰੀਨ ਸਿਟੀ ਬਣਨ ਦੀ ਬ੍ਰੈਂਪਟਨ ਦੀ ਤਰਜੀਹ ਵੱਲ ਕੰਮ ਜਾਰੀ ਰੱਖਿਆ ਹੈ। ਨਾਲ ਹੀ ਅਸੀਂ, ਸਾਡੇ ਭਾਈਚਾਰੇ ਵਿੱਚ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ, 2050 ਤੱਕ 80 ਪ੍ਰਤੀਸ਼ਤ ਤੱਕ ਘਟਾਉਣ ਦੇ, ਕਾਉਂਸਿਲ ਦੇ ਟੀਚੇ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca